

ਤੁਰੰਤ ਰਿਲੀਜ਼ ਲਈ

## ਸਿਟੀ ਆਫ ਬ੍ਰੈਂਪਟਨ, ਅਕਤੂਬਰ ਨੂੰ ਸਮਾਲ ਬਿਜਨੇਸ ਮੰਥ ਵਜੋਂ ਮਨਾ ਰਹੀ ਹੈ

ਬ੍ਰੈਂਪਟਨ, ਓਨਟਾਰੀਓ (1 ਅਕਤੂਬਰ, 2021) – ਅਕਤੂਬਰ, ਸਮਾਲ ਬਿਜਨੇਸ ਮੰਥ (Small Business Month) ਹੈ ਅਤੇ ਸਿਟੀ ਆਫ ਬ੍ਰੈਂਪਟਨ ਉਹਨਾਂ ਲੋਕਲ ਉੱਦਮੀਆਂ ਦਾ ਜਸ਼ਨ ਮਨਾ ਰਹੀ ਹੈ, ਜਿਹਨਾਂ ਦੇ ਵਿਚਾਰ, ਜੋਸ਼ ਅਤੇ ਦ੍ਰਿੜ ਸੰਕਲਪ, ਕਮਿਊਨਿਟੀ ਨੂੰ ਮੁਕਾਬਲੇਦਾਰ ਅਤੇ ਖੁਸ਼ਹਾਲ ਬਣਾਉਣ ਵਿੱਚ ਮਦਦ ਕਰਦਾ ਹੈ।

ਪੂਰੇ ਅਕਤੂਬਰ ਵਿੱਚ, ਇਕੋਨੋਮਿਕ ਡਿਵੈਲਪਮੈਂਟ ਆਫਿਸ (Economic Development Office) ਦੇ ਹਿੱਸੇ ਵਜੋਂ, ਬ੍ਰੈਂਪਟਨ ਐਂਟਰਪ੍ਰੀਨੀਅਰ ਸੈਂਟਰ (ਬੇਕ) (Brampton Entrepreneur Centre) (BEC), ਮਾਰਕੀਟਿੰਗ, ਡਿਜ਼ਾਈਨ ਟੂਲਸ, ਬੁੱਕਕੀਪਿੰਗ, ਇਨਕਾਰਪੋਰੇਟਿੰਗ ਵਰਗੇ ਵਿਸ਼ਿਆਂ ਨੂੰ ਸ਼ਾਮਲ ਕਰਦੇ ਹੋਏ, ਲੋਕਲ ਕਾਰੋਬਾਰ ਕਮਿਊਨਿਟੀ ਵਾਸਤੇ ਵਰਚੁਅਲ (ਆਭਾਸੀ) ਪ੍ਰੋਗਰਾਮਿੰਗ ਅਤੇ ਨੈਟਵਰਕਿੰਗ ਕਾਰਜਕਰਮਾਂ ਦੇ ਪੂਰੇ ਸ਼ੈਡਿਊਲ ਦੀ ਮੇਜ਼ਬਾਨੀ ਕਰ ਰਿਹਾ ਹੈ। ਵੇਰਵੇ ਅਤੇ ਕਾਰਜਕਰਮ ਰਜਿਸਟਰੇਸ਼ਨ [www.brampton.ca/BEC](http://www.brampton.ca/BEC) ਤੇ ਦੇਖੀ ਜਾ ਸਕਦੀ ਹੈ।

ਇਸਤੋਂ ਇਲਾਵਾ, ਅਕਤੂਬਰ ਵਿੱਚ ਅਤੇ ਸਮਾਲ ਬਿਜਨੇਸ ਮੰਥ ਦੇ ਸਨਮਾਨ ਵਿੱਚ ਬੇਕ (BEC), ਬਿਜਨੇਸ ਮਾਈਲਸਟੋਨ ਪ੍ਰੋਗਰਾਮ (Business Milestone Program) ਦੀ ਸ਼ੁਰੂਆਤ ਵੀ ਕਰ ਰਿਹਾ ਹੈ। ਦਸ ਜਾਂ ਇਸ ਤੋਂ ਘੱਟ ਕਰਮਚਾਰੀਆਂ ਵਾਲੇ ਛੋਟੇ ਕਾਰੋਬਾਰ, ਜਿਨ੍ਹਾਂ ਨੇ ਕੋਵਿਡ -19 ਮਹਾਂਮਾਰੀ ਦੇ ਦੌਰਾਨ ਅਗਵਾਈ ਕੀਤੀ ਹੈ ਅਤੇ ਲਚਕੀਲਾਪਣ ਦਿਖਾਇਆ ਹੈ, ਅਤੇ ਇਸ ਸਾਲ ਵਰ੍ਹੇਗੰਢ ਜਾਂ ਮੀਲ ਪੱਥਰ ਮਨਾ ਰਹੇ ਹਨ ਜਾਂ ਕੁਝ ਖਾਸ ਜਾਂ ਵਿਲੱਖਣ ਕਰ ਰਹੇ ਹਨ, ਉਨ੍ਹਾਂ ਨੂੰ [bec@brampton.ca](mailto:bec@brampton.ca) ਤੇ ਬੇਕ ਨਾਲ ਆਪਣੀ ਕਹਾਣੀ ਸ਼ੇਅਰ ਕਰਨ ਲਈ ਸੱਦਾ ਦਿੱਤਾ ਗਿਆ ਹੈ।

ਸਫਲ ਛੋਟੇ ਕਾਰੋਬਾਰੀ, ਸੰਪੰਨ ਸ਼ਹਿਰ, ਨੈਕਰੀਆਂ ਪੈਦਾ ਕਰਨ, ਅਰਥਚਾਰੇ ਨੂੰ ਅੱਗੇ ਵਧਾਉਣ ਅਤੇ ਲੋਕਲ ਨੇਬਰਹੁੱਡਸ ਵਿੱਚ ਵਾਧਾ ਕਰਨ ਵਾਸਤੇ ਜ਼ਰੂਰੀ ਹਨ। ਕੋਵਿਡ-19 ਨੇ ਬ੍ਰੈਂਪਟਨ ਦੀ ਕਮਿਊਨਿਟੀ ਅਤੇ ਸ਼ਹਿਰਾਂ ਦੇ ਮਹੱਤਵਪੂਰਣ ਹਿੱਸੇ – ਛੋਟੇ ਕਾਰੋਬਾਰੀਆਂ – ਤੇ ਬਹੁਤ ਵੱਡਾ ਅਸਰ ਪਾਇਆ ਹੈ।

ਨਿਵਾਸੀਆਂ ਨੂੰ ਲੋਕਲ ਵਸਤਾਂ ਦੀ ਪੜਚੋਲ, ਚੋਣ ਕਰਨ ਅਤੇ ਖਰੀਦਣ ਅਤੇ ਹੇਠਾਂ ਲਿਖੇ ਸੁਝਾਵਾਂ ਤੇ ਧਿਆਨ ਦੇਣ ਦੀ ਸਲਾਹ ਦਿੱਤੀ ਜਾਂਦੀ ਹੈ:

- ਲੋਕਲ ਕਾਰੋਬਾਰੀਆਂ ਦੀ ਹਿਮਾਇਤ ਕਰਨ ਅਤੇ ਸੇਸ਼ਲ ਮੀਡੀਆ ਤੇ ਆਪਣੀਆਂ ਮਨਪਸੰਦ ਥਾਵਾਂ ਦਾ ਪ੍ਰਚਾਰ ਕਰਨ ਬਾਰੇ ਸੋਚੋ! ਬ੍ਰੈਂਪਟਨ ਦੇ ਛੋਟੇ ਕਾਰੋਬਾਰੀਆਂ ਦੀ ਪੂਰੀ ਸੂਚੀ ਲਈ, [ਸਪੋਰਟ ਲੋਕਲ ਬ੍ਰੈਂਪਟਨ ਵੈਬਸਾਈਟ \(Support Local Brampton website\)](#) ਤੇ ਜਾਓ। ਦੂਜਿਆਂ ਨੂੰ ਦੱਸਣ ਵਾਸਤੇ ਉਹਨਾਂ ਲਈ ਐਨਲਾਈਨ ਰਿਵਿਊ ਦਿਓ। ਸੇਸ਼ਲ ਮੀਡੀਆ ਖਾਤਿਆਂ ਦੇ ਦੁਆਰਾ ਲੋਕਲ ਕਾਰੋਬਾਰੀਆਂ ਦੇ ਨਾਲ ਜੁੜੋ ਅਤੇ ਸਪੋਰਟ ਲੋਕਲ (Support Local) ਗ੍ਰਾਫਿਕ ਅਤੇ ਹੈਸ਼ਟੈਗ #SupportLocalBrampton ਵਰਤਦੇ ਹੋਏ ਬ੍ਰੈਂਪਟਨ ਦੇ ਕਾਰੋਬਾਰੀਆਂ ਲਈ ਸਹਿਯੋਗ ਦਰਸਾਓ। ਸਪੋਰਟ ਲੋਕਲ ਮੀਡੀਆ ਪੈਕ [ਇੱਥੋਂ \(here\)](#) ਡਾਊਨਲੋਡ ਕੀਤਾ ਜਾ ਸਕਦਾ ਹੈ।
- ਬ੍ਰੈਂਪਟਨ ਫੂਡ ਗਾਈਡ (Brampton Food Guide) ਦੇ ਨਾਲ ਬ੍ਰੈਂਪਟਨ ਵਿੱਚ ਖਾਣ-ਪੀਣ ਦੀਆਂ ਸਾਰੀਆਂ ਵਧੀਆਂ ਥਾਵਾਂ ਦੀ ਪੜਚੋਲ ਕਰੋ, ਆਪਣੀ ਕਾਪੀ [ਇੱਥੋਂ \(here\)](#) ਡਾਊਨਲੋਡ ਕਰੋ।
- ਤੁਹਾਡੀਆਂ ਮਨਪਸੰਦ ਲੋਕਲ ਦੁਕਾਨਾਂ ਖੁੱਲੀਆਂ ਹਨ, ਆਪਣੀ ਵੈਕਸੀਨ ਰਸੀਦ ਦਿਖਾਓ ਅਤੇ ਜਿਮ, ਹੇਅਰ ਸੈਲੂਨ, ਇਨਡੋਰ ਡਾਈਨਿੰਗ ਵਾਸਤੇ ਰੈਸਟੋਰੈਂਟਾਂ ਤੱਕ ਅਸਾਨੀ ਨਾਲ ਅਤੇ ਸੁਰੱਖਿਅਤ ਰੂਪ ਨਾਲ ਪਹੁੰਚਣ ਲਈ ਮਾਸਕ ਲਗਾਓ!
- ਦੇਸਤਾਂ ਅਤੇ ਪਰਿਵਾਰ ਨੂੰ ਉੱਥੇ ਜਾਣ ਲਈ ਆਖੋ।

ਲੋਕਲ ਦੀ ਹਿਮਾਇਤ ਕਰਨ ਬਾਰੇ ਹੋਰ ਜਾਣਕਾਰੀ ਲਈ, [ਸਪੋਰਟ ਲੋਕਲ ਬ੍ਰੈਂਪਟਨ ਵੈਬਸਾਈਟ \(Support Local Brampton website\)](#) ਤੇ ਜਾਓ।

**ਇਕੋਨੋਮਿਕ ਰਿਕਵਰੀ ਸਟ੍ਰੈਟਜੀ ਅਤੇ ਸਪੋਰਟ ਲੋਕਲ**

ਮਹਾਂਮਾਰੀ ਦੀ ਸ਼ੁਰੂਆਤ ਤੋਂ ਹੀ, ਸਿਟੀ ਆਪਣੀ ਛੋਟੇ ਕਾਰੋਬਾਰ ਕਮਿਊਨਿਟੀ ਦੀ ਬਹਾਲੀ ਅਤੇ ਸਥਿਰਤਾ ਦੀ ਹਿਮਾਇਤ ਕਰਨ ਲਈ ਵਚਨਬੱਧ ਰਹੀ ਹੈ। ਮਈ 2020 ਵਿੱਚ, ਬ੍ਰੈਂਪਟਨ ਸਿਟੀ ਕਾਉਂਸਿਲ (Brampton City Council) ਨੇ, ਲੋਕਲ ਅਰਥਚਾਰੇ ਨੂੰ ਮੁੜ ਬਹਾਲ ਕਰਨ ਵੱਲ ਅੱਗੇ ਵਧਣ ਵਾਸਤੇ, ਬ੍ਰੈਂਪਟਨ ਦੀ [ਇਕੋਨੋਮਿਕ ਰਿਕਵਰੀ ਸਟ੍ਰੈਟਜੀ \(Economic Recovery Strategy\)](#) ਦੀ ਹਿਮਾਇਤ ਕੀਤੀ ਸੀ। ਇਸ ਸਟ੍ਰੈਟਜੀ ਦਾ ਉਦੇਸ਼, ਚਾਰ ਜ਼ਰੂਰੀ ਚੀਜ਼ਾਂ: ਨਵੀਨਤਾ, ਟੈਕਨੋਲੋਜੀ ਅਤੇ ਐਂਟਰਪ੍ਰੀਨੀਅਰਸ਼ਿਪ, ਨਿਵੇਸ਼, ਇੰਫਰਾਸਟ੍ਰਕਚਰ ਅਤੇ ਕਲਾ, ਸੱਭਿਆਚਾਰ ਅਤੇ ਟੂਰਿਜ਼ਮ ਦੇ ਨਾਲ ਤੁਰੰਤ ਅਤੇ ਲੰਮੀ-ਮਿਆਦ ਦੀਆਂ ਕਾਰਵਾਈਆਂ ਨੂੰ ਅੱਗੇ ਵਧਾ ਕੇ ਬ੍ਰੈਂਪਟਨ ਦੇ ਅਰਥਚਾਰੇ ਲਈ ਸਥਿਰਤਾ ਅਤੇ ਮੁਕਾਬਲੇਦਾਰ ਫਾਇਦਾ ਲਿਆਉਣਾ ਹੈ।

**ਹਵਾਲੇ**

“ਇਸ ਸਮਾਲ ਬਿਜਨੇਸ ਮੰਥ ਵਿੱਚ, ਸਾਨੂੰ ਸਾਡੇ ਉਹਨਾਂ ਲੋਕਲ ਉੱਦਮੀਆਂ ਨੂੰ ਸਨਮਾਨਿਤ ਕਰਨ ਤੇ ਮਾਣ ਹੈ, ਜੋ ਕਰੈਕਟਰ, ਨੈਕਰੀਆਂ, ਮੁਕਾਬਲੇਦਾਰੀ ਅਤੇ ਖੁਸ਼ਹਾਲੀ ਸਮੇਤ ਸਾਡੀ ਕਮਿਊਨਿਟੀ ਵਿੱਚ ਬਹੁਤ ਕੁਝ ਲਿਆਉਂਦੇ ਹਨ। ਮੈਂ ਸਾਰੇ ਬ੍ਰੈਂਪਟਨ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਨਾ ਸਿਰਫ ਅਕਤੂਬਰ ਵਿੱਚ ਬਲਕਿ ਹਮੇਸ਼ਾ, ਸਾਡੇ ਲੋਕਲ ਛੋਟੇ ਕਾਰੋਬਾਰੀਆਂ ਦਾ ਜਸ਼ਨ ਮਨਾਉਣ ਅਤੇ ਉਹਨਾਂ ਦੀ ਹਿਮਾਇਤ ਕਰਨ, ਖਾਸ ਕਰਕੇ ਕੋਵਿਡ-19 ਮਹਾਂਮਾਰੀ ਕਾਰਨ ਲਗਾਤਾਰ ਬੰਦ ਹੋਣ ਤੋਂ ਬਾਅਦ। ਇਸ ਵਿੱਚ ਅਸੀਂ ਸਾਰੇ ਇਕੱਠੇ ਹਾਂ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਛੋਟੇ ਕਾਰੋਬਾਰੀਆਂ ਤੇ ਕੋਵਿਡ-19 ਮਹਾਂਮਾਰੀ ਦਾ ਬਹੁਤ ਵੱਡਾ ਅਸਰ ਪਿਆ ਹੈ ਅਤੇ ਸਮਾਲ ਬਿਜਨੇਸ ਮੰਥ, ਸਾਨੂੰ ਬ੍ਰੈਂਪਟਨ ਵਿੱਚ ਉਹਨਾਂ ਲੋਕਲ ਕਾਰੋਬਾਰੀਆਂ ਨੂੰ ਸਨਮਾਨਿਤ ਕਰਨ ਦਾ ਸ਼ਾਨਦਾਰ ਮੌਕਾ ਪ੍ਰਦਾਨ ਕਰਦਾ ਹੈ, ਜਿਹਨਾਂ ਨੇ ਪਿਛਲੇ ਮਹੀਨਿਆਂ ਵਿੱਚ ਬਹੁਤ ਜ਼ਿਆਦਾ ਸਥਿਰਤਾ ਅਤੇ ਪ੍ਰਵੀਨਤਾ ਦਰਸਾਈ ਹੈ। ਮੈਂ ਸਾਰੇ ਛੋਟੇ ਕਾਰੋਬਾਰੀਆਂ ਨੂੰ ਸਲਾਹ ਦਿੰਦਾ ਹਾਂ ਕਿ ਉਹ ਪੂਰੇ ਅਕਤੂਬਰ ਵਿੱਚ ਬੇਕ ਵੱਲੋਂ ਪ੍ਰਦਾਨ ਕੀਤੀ ਜਾ ਰਹੀ ਪ੍ਰੋਗਰਾਮਿੰਗ ਦਾ ਫਾਇਦਾ ਲੈਣ। ਮੈਂ ਬਿਜਨੇਸ ਮਾਈਲਸਟੇਨ ਪ੍ਰੋਗਰਾਮ ਦੇ ਦੁਆਰਾ ਉਹਨਾਂ ਦੀਆਂ ਕਹਾਣੀਆਂ ਸੁਣਨ ਲਈ ਉਤਸ਼ਾਹਿਤ ਹਾਂ।”

- ਮਾਰਟਿਨ ਮੇਡੇਇਰੋਸ (Martin Medeiros), ਰੀਜਨਲ ਕਾਉਂਸਲਰ, ਵਾਰਡਸ 3 ਅਤੇ 4; ਚੇਅਰ, ਇਕੋਨੋਮਿਕ ਡਿਵੈਲਪਮੈਂਟ, ਸਿਟੀ ਆਫ ਬ੍ਰੈਂਪਟਨ

“ਛੋਟੇ ਕਾਰੋਬਾਰੀ ਸਾਡੀ ਕਮਿਊਨਿਟੀ ਦਾ ਬਹੁਤ ਮਹੱਤਵਪੂਰਣ ਹਿੱਸਾ ਹਨ ਅਤੇ ਉਹ ਸਾਡੇ ਲੋਕਲ ਅਰਥਚਾਰੇ ਦੀ ਸਫਲਤਾ ਲਈ ਜ਼ਰੂਰੀ ਹਨ। ਇਸ ਸਮਾਲ ਬਿਜਨੇਸ ਮੰਥ ਵਿੱਚ, ਬ੍ਰੈਂਪਟਨ ਵਿੱਚ ਉਹਨਾਂ ਦੇ ਬਹੁਮੁੱਲੇ ਯੋਗਦਾਨਾਂ ਦਾ ਜਸ਼ਨ ਮਨਾਉਣ ਲਈ ਸਾਡੇ ਨਾਲ ਜੁੜੋ ਅਤੇ ਲੋਕਲ ਨੂੰ ਸਪੋਰਟ ਜ਼ਰੂਰ ਕਰੋ।”

- ਪਾਲ ਵਿਸੇਂਟ (Paul Vicente), ਰੀਜਨਲ ਕਾਉਂਸਲਰ, ਵਾਰਡਸ 1 ਅਤੇ 5; ਵਾਈਸ-ਚੇਅਰ, ਇਕੋਨੋਮਿਕ ਡਿਵੈਲਪਮੈਂਟ, ਸਿਟੀ ਆਫ ਬ੍ਰੈਂਪਟਨ

“ਸਿਟੀ ਆਫ ਬ੍ਰੈਂਪਟਨ ਵਿਖੇ, ਸਟਾਫ਼ ਸ਼ਾਨਦਾਰ ਕਮਿਊਨਿਟੀ ਅਤੇ ਲੋਕਲ ਕਾਰੋਬਾਰੀਆਂ ਦੀ ਹਿਮਾਇਤ ਕਰਨ ਲਈ ਵਚਨਬੱਧ ਹੈ ਕਿਉਂਕਿ ਅਸੀਂ ਕੋਵਿਡ-19 ਮਹਾਂਮਾਰੀ ਤੋਂ ਇਕੱਠੇ ਮਿਲ ਕੇ ਬਹਾਲੀ ਵੱਲ ਵਧ ਰਹੇ ਹਾਂ। ਸਾਡੀ ਇਕੋਨੋਮਿਕ ਡਿਵੈਲਪਮੈਂਟ ਟੀਮ, ਪੂਰਾ ਅਕਤੂਬਰ ਸਾਡੇ ਲੋਕਲ ਛੋਟੇ ਕਾਰੋਬਾਰੀਆਂ ਲਈ ਪ੍ਰੋਗਰਾਮਿੰਗ ਪ੍ਰਦਾਨ ਕਰਨ ਅਤੇ ਸਮਾਲ ਬਿਜਨੇਸ ਮੰਥ ਦੇ ਸਨਮਾਨ ਵਿੱਚ ਸਮਾਲ ਬਿਜਨੇਸ ਮਾਈਲਸਟੇਨ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਲਈ ਉਤਸ਼ਾਹਿਤ ਹੈ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। [www.brampton.ca](http://www.brampton.ca) ਤੇ ਹੋਰ ਜਾਣੋ।

**ਮੀਡੀਆ ਸੰਪਰਕ**

ਪ੍ਰਭਜੋਤ ਕੈਥ (Prabhjot Kainth)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | [Prabhjot.Kainth@brampton.ca](mailto:Prabhjot.Kainth@brampton.ca)